

ਗੁਰ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਜੀ:

ਸਿੱਖ ਇਤਿਹਾਸਕਾਰਾਂ ਨੇ, ਇਸ ਦੀ ਅਸਲੀਅਤ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ। ਸਗੋਂ ਮਨ ਮਰਜ਼ੀ ਨਾਲ ਹੀ ਸਭ ਕੁਝ ਲਿਖ ਛਡਿਆ, ਜਿਸਦੀ ਮੇਰੇ ਵੀਰ ਕਥਾ ਵਾਚਿਕ ਵੀ ਲਗਾਤਾਰ ਰਟ ਲਾਈ ਜਾ ਰਹੇ ਹਨ। ਕਿਧਰੋਂ ਗੁਰੂਆਂ ਪ੍ਰਤੀ ਸਰਪਾ ਦੀ ਕਮੀ ਤਾਂ ਜ਼ਰੂਰ ਹੈ। ਜੇ ਅਜਿਹੀ ਖੋਜ, ਪ੍ਰਿਸੀਪਲ ਸਤਿਬੀਰ ਸਿੰਘ ਕਰ ਸਕਦੇ ਸਨ, ਬਾਕੀ ਕਿਸੇ ਨੇ ਕਿਉਂ ਨਹੀਂ ਕੀਤੀ, ਸ਼ਾਇਦ ਪਿਆਰ ਜਾਂ ਅਣਖ ਦੀ ਕਮੀ ਹੋਵੇ। ਕਿਉਂਕਿ, ਜਿਵੇਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਦਾ ਜੋਤੀ ਜੋਤ ਸਮਾਉਣਾ ਲਿਖਦੇ ਹਨ ਕਿ ਇਹਨਾਂ ਨੂੰ ਸੀਤਲਾ ਹੋ ਗਈ ਸੀ ਅਤੇ ਜਦ ਬਿਲਕੁਲ ਬੋਲਣ ਚਲਣ ਤੋਂ ਰਹਿ ਗਏ ਬੇਹੋਸ਼ ਸਨ, ਤਾਂ ਸਿੱਖਾਂ ਨੇ ਪੁਛਿਆ ਕਿ ਅਗਲਾ ਗੁਰੂ ਕੌਣ ਹਵੇਗਾ, ਤਾਂ ਕੇਵਲ ‘ਬਾਬਾ ਬਕਾਲੇ’ ਕਹਿ ਕੇ ਸਰੀਰ ਤਿਆਗ ਗਏ। ਗੁਰੂ ਤੇਗ ਬਹਾਦਰ ਜੀ ਨੂੰ ਕੋਈ ਰਸਮੀ ਗੁਰ ਗੱਦੀ ਦੇਣ ਦਾ ਜ਼ਿਕਰ ਨਹੀਂ ਆਉਂਦਾ, ਸਗੋਂ ਇਸਦਾ ਸਿਹਰਾ, ਮੱਖਣ ਸ਼ਾਹ ਲੁਬਾਣੇ ਨੂੰ ਦਿੰਦੇ ਹਨ, ਜਿਹਨਾਂ ਨੇ ‘ਗੁਰੂ ਲਾਧੇ ਰੇ’ ਕਹਿਕੇ ਪਛਾਣ ਕੀਤੀ ਸੀ, ਜਾਂ ਕਹਿ ਲਵੇ, ਗੁਰ ਗੱਦੀ ਦਿਵਾਈ ਸੀ। ਇਹ ਕਿੰਨੀ ਝੂਠੀ, ਬੇਰਸੀ, ਅਤੇ ਤਰਸਦਾਇਕ ਘਟਨਾ ਨਜ਼ਰ ਆਉਂਦੀ ਹੈ। ਸੱਚ ਦੀ ਖੋਜ, ਪ੍ਰਿਸੀਪਲ ਸਤਿਬੀਰ ਸਿੰਘ ਨੇ ਕੀਤੀ ਹੈ, ਇਕ ਵਾਰ ਫਿਰ, ਉਹਨਾਂ ਦੀ ਘਾਲਣਾ ਸਾਹਮਣੇ ਸਿਰ ਝੁਕਦਾ ਹੈ। ਡਾਕਟਰ ਸਾਹਿਬ ਸਿੰਘ ਵੀ, ਉਕਾਈ ਖਾ ਗਏ ਹਨ। ਸੁਕਰ ਹੈ, ਸੱਚ ਦੀ ਖਬਰ ਮਿਲੀ ਹੈ, ਜਿਸਨੂੰ ਪ੍ਰਚਾਰਨ ਅਤੇ ਪਸਾਰਨ ਦੀ ਲੋੜ ਹੈ। ਅਸਲ ਵਿੱਚ, ਗੁਰੂ ਹਰਿ ਕ੍ਰਿਸ਼ਨ ਜੀ ਦੇ ਬਚਨਾਂ ਵਿੱਚ, ਕੋਈ ਕਮੀ ਨਹੀਂ ਸੀ। ਕਿਉਂਕਿ ਬਕਾਲੇ ਵਿਖੇ ਗੁਰੂ ਹਰਿ ਕ੍ਰਿਸ਼ਨ ਦਾ ਕੋਈ ਹੋਰ ਬਾਬਾ ਨਹੀਂ ਰਹਿੰਦਾ ਸੀ। ਤੇਗ ਬਹਾਦਰ ਜੀ, ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਬਾਬਾ ਜੀ, ਭਾਈ ਗੁਰਦਿੱਤਾ ਦੇ ਛੋਟੇ ਭਰਾ ਸਨ, ਸੋ ਰਿਸ਼ਤੇ ਵਿੱਚ ਬਾਬਾ ਜੀ ਹੀ ਲਗਦੇ ਸਨ। ਸਭ ਸੰਗਤਾਂ ਦੇ ਸਾਹਮਣੇ ਤੇਗ ਬਹਾਦਰ ਜੀ, ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਕੇਵਲ, ਜੋਤੀ ਜੋਤ ਸਮਾਉਣ ਤੋਂ, ਨੌਂ ਦਿਨ ਪਹਿਲੇ ਮਿਲਕੇ ਗਏ ਅਤੇ ਬਕਾਲਾ ਜਾਣ ਦੀ ਆਗਿਆ ਮੰਗੀ ਸੀ। ਧੀਰ ਮੱਲ ਜੀ, ਜਿਹਨਾਂ ਨੇ ਜਿਆਦਾ ਹੱਕ ਜਮਾਇਆ ਤਾਂ ਰਿਸ਼ਤੇ ਵਿੱਚ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਪਿਤਾ ਗੁਰੂ ਹਰਿ ਰਾਇ ਦੇ ਵੱਡੇ ਭਾਈ ਸਨ। ਸੋ ਧੀਰ ਮੱਲ ਤਾਂ ਬਾਬਾ ਜੀ ਨਹੀਂ ਲਗਦੇ ਸਨ। ਗੁਰੂ ਹਰਿ ਕ੍ਰਿਸ਼ਨ ਜੀ, ਭਾਵੇਂ ਸਾਖੋਸ਼ ਸ਼ਬਦਾਂ ਵਿੱਚ ਹੁਕਮ ਕਰਕੇ ਗੁਰੂ ਗੱਦੀ ਦੀ ਜ਼ਿੰਮੇਵਾਰੀ, ਗੁਰੂ ਤੇਗ ਬਹਾਦਰ ਜੀ ਨੂੰ ਸੌਂਪ ਗਏ ਸਨ, ਅਤੇ ਪੰਜ ਪੈਸੇ ਅਤੇ ਨਾਰਿਅਲ ਵੀ ਭਾਈ ਦਰਗਾਹ ਮੱਲ ਨੂੰ ਦੇ ਗਏ ਸਨ, ਕਿ ਪਹੰਚਾ ਕੇ ਮੱਥਾ ਟੇਕਣਾ, ਪਰ ਬਾਬਾ ਬਕਾਲਾ ਪੁਜਿਦਿਆਂ, ਭਾਈ ਜੀ ਨੇ ਕੁਝ ਚਿਰ ਲਗਾ ਦਿੱਤਾ। ਭਾਈ ਜੀ ਨੇ ਸਮਝਿਆ ਕਿ ਸਰਬ ਸੰਗਤਾਂ ਨੂੰ ਖਬਰ ਪੁੱਜ ਜਾਏ, ਤਾਂ ਹੀ ਭਰੀ ਸੰਗਤ ਵਿੱਚ ਇਹ ਮਰਿਯਾਦਾ ਜਾਕੇ ਨਿਭਾਈ ਜਾਏ। ਸੰਗਤਾਂ ਨੇ ਭਾਈ ਦਰਗਾਹ ਮੱਲ ਜੀ ਨੂੰ ਕਿਹਾ ਵੀ ਲੱਗਦਾ ਹੈ ਕਿ ਬਾਬਾ ਬਕਾਲਾ ਚੱਲ ਕੇ ਉਥੇ ਉਠ ਰਹੇ ਵਾਦ ਨੂੰ ਮੁਕਾਉਣ। ਭਾਈ ਦਰਗਾਹ ਮੱਲ ਜੀ ਕਹਿੰਦੇ ਸਨ ਕਿ ਵਾਦ ਕਾਹਦਾ, ਗੁਰੂ ਗੱਦੀ ਗੁਰੂ ਤੇਗ ਬਹਾਦਰ ਨੂੰ ਗੁਰੂ ਹਰਿ ਕ੍ਰਿਸ਼ਨ ਜੀ ਦੇ ਗਏ ਸਨ।

ਦਰਗਾਹ ਮੱਲ ਕਹਿਆ ।

ਵੱਡਾ ਹੈ ਤੇਗ ਬਹਾਦਰ ।

ਜੋ ਬਾਬਾ ਬੈਠਾ ਸਲਾਮਤ ਹਾਜ਼ਰ ।

ਵਿੱਚ ਬਕਾਲੇ ਜਿਸ ਦਾ ਦਰਬਾਰ ਸਭ ਚਲ ਕਰੀਏ ਉਥੇ ਜੋਹਾਰ ॥੨੯॥ ਬੰਸਾਵਲੀ ਨਾਮ, ਚਰਨਨਾਵਾ

ਭਾਈ ਦਰਗਾਹ ਮੱਲ, ਭੱਟ ਵਹੀ ਤਲੋਂਡਾਂ, ਮੁਡਾਬਕ, ਕਿਤੇ ੧੧ ਅਗਸਤ ੧੯੬੪ ਨੂੰ ਹੀ ਬਾਬਾ ਬਕਾਲਾ ਪਹੁੰਚੇ, ਗੁਰੂ ਹਰਿ ਕ੍ਰਿਸ਼ਨ ਜੀ ੩੦ ਮਾਰਚ ੧੯੬੪ ਨੂੰ ਜੋਤੀ ਜੋਤ ਸਮਾਏ ਸਨ। ਇਨ੍ਹਾਂ ਸਾਡੇ ਚਾਰ ਮਹੀਨਿਆਂ ਵਿੱਚ, ਦੋਖੀਆਂ, ਸਾਜ਼ਸ਼ੀਆਂ ਅਤੇ ਦਾਅਵੇਦਾਰਾਂ ਨੂੰ ਖੂਬ ਸਮਾਂ ਮਿਲ ਗਿਆ ਕਿ ਮਨਮਾਨੀ ਕਰਨ। ਸੰਗਤਾਂ ਵਿਆਕੁਲ ਹੋ ਗਈਆਂ। ਮੰਸਦ, ਸੰਗਤਾਂ ਨੂੰ ਵਰਗਲਾ ਕੇ ਖੂਬ ਲਾਭ ਉਠਾਉਣ ਲੱਗੇ। ਸਿਆਣੇ ਸਿੱਖ ਦੁਖੀ ਹੋ ਗਏ। ਰੋਲਾ ਬਹੁਤ ਪੈ ਗਿਆ। ਸੰਗਤਾਂ ਦੀ ਆਤਮਿਕ ਤ੍ਰਿਪਤੀ ਨਹੀਂ ਸੀ ਹੋ ਰਹੀ। ਜਿਸ ਦਾ ਜਿਸ ਨਾਲ ਮੇਲ ਸੀ, ਉਸ ਦੀ ਹੀ ਸਿਫਤ ਕਰਦਾ, ਧੰਨ ਦੌਲਤ ਲੈ ਜਾਂਦਾ ਸੀ ਅਤੇ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਕਹਿੰਦਾ ਸੀ। ਆਈਆਂ ਸੰਗਤਾਂ, ਧਨ ਪਦਾਰਥ ਦੇਂਦੀਆਂ ਸਨ, ਪਰ ਆਨੰਦ ਵਰਗੀ ਵਸਤ ਕਿਸੇ ਪਾਸ ਨਹੀਂ ਸੀ। ਸੰਗਤਾਂ ਤਾਂ ਹੁਣ ਕਹਿਣ ਹੀ ਲੱਗ ਪਈਆਂ ਸਨ ਕਿ ‘ਸੱਚਾ ਗੁਰੂ’ ਕਿਧਰੇ ਅਲੋਪ ਹੋ ਬੈਠਾ ਹੈ। ਗੁਰੂ ਤੇਗ ਬਹਾਦਰ ਜੀ, ਅੰਤਰ ਬ੍ਰਿਤੀ ਹੋਣ ਕਾਰਨ, ਨਾ ਕੋਈ ਢੰਡੋਰਾ ਪਿੱਟ ਰਹੇ ਸਨ ਅਤੇ ਨਾ ਹੀ ਕਿਸੇ ਨੂੰ ਕਹਿੰਦੇ ਸਨ, ਬਹੁਤਾ ਸਮਾਂ ਚੁਪ ਹੀ ਰਹਿੰਦੇ। ਕਈ ਵਾਰ ਘੋੜੀ

ਚੜ੍ਹ ਬਾਹਰ ਜ਼ਰੂਰ ਨਿਕਲ ਜਾਂਦੇ ਸਨ। ਮਾਤਾ ਨਾਨਕੀ ਜੀ, ਬੇਟੇ ਗੁਰੂ ਨੂੰ ਕਹਿੰਦੇ ਵੀ ਸਨ, ਕਿ ਤੁਸੀਂ ਹੀ ਆਪਣੀ ਜ਼ਿੰਮੇਵਾਰੀ ਸੰਭਾਲੋ, ਸੰਗਤਾਂ ਹਨ੍ਹੇਰੇ ਵਿੱਚ ਭਟਕ ਰਹੀਆਂ ਸਨ। ਮਾਤਾ ਜੀ ਨੇ, ਗੁਰੂ ਅਮਰਦਾਸ ਦੀ ਸੰਤਾਨ ਦੇ ਮੁਖੀ ਤੇ ਵਿਦਵਾਨ, ਭਾਈ ਦੁਆਰਕਾ ਦਾਸ ਜੀ ਨੂੰ ਅਤੇ ਅੰਮ੍ਰਿਤਸਰ ਦੇ ਸਿਦਕੀ ਸਿੱਖ, ਭਾਈ ਗੜ੍ਹੀਆ ਜੀ ਵੱਲ ਪੱਤ੍ਰਕਾ ਲਿਖ ਭੇਜੀਆਂ। ਭਾਈ ਗੜ੍ਹੀਆ, ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਸੱਜੇ ਸਨ। ਗੁਰੂ ਹਰਿ ਗੋਬਿੰਦ ਜੀ ਨੇ, ਉਹਨਾਂ ਦੇ ਸਿਰੜ ਅਤੇ ਸਿਦਕ ਨੂੰ ਦੇਖ ਕੇ ਬਹੁਤ ਮਾਣ ਦਿੱਤਾ ਸੀ। ਭਾਈ ਜੀ ਦਾ, ਸਿੱਖ ਜਗਤ ਵਿੱਚ ਸਤਿਕਾਰ ਇੰਨਾ ਸੀ ਕਿ ਕੋਈ ਵੀ ਉਨ੍ਹਾਂ ਦੀ ਆਖੀ ਮੋੜਦਾ ਨਹੀਂ ਸੀ। ਫਲਸਰੂਪ, ਬਾਬਾ ਦੁਆਰਕਾ ਦਾਸ, ਇੱਲੀ ਦੀ ਸੰਗਤ ਨੂੰ ਨਾਲ ਲੈਕੇ, ਪੰਜ ਪੈਸੇ ਨਾਰੀਅਲ ਲੈਕੇ ਪੁਜ ਗਏ ਸਨ, ਕੀਰਤਪੁਰ ਸਾਹਿਬ, ਗੋਇੰਦਵਾਲ ਸਾਹਿਬ ਅਤੇ ਅੰਮ੍ਰਿਤਸਰ ਤੋਂ ਭੀ ਸੰਗਤਾਂ ਆ ਗਈਆਂ ਸਨ। ੧੧ ਅਗਸਤ ੧੯੬੪ ਨੂੰ, ਬਕਲੇ ਵਿੱਚ ਦੀਵਾਨ ਲਗਾਇਆ ਗਿਆ। ਸਭ ਸੰਗਤਾਂ, ਜੁੜ ਬੈਠੀਆਂ ਕੀਰਤਪੁਰ ਤੋਂ ਬਾਬਾ ਸੂਰਜ ਮੱਲ ਜੀ ਦੇ ਬੇਟੇ, ਦੀਪ ਚੰਦ ਤੇ ਨੰਦ ਚੰਦ ਵੀ ਪੁੱਜ ਗਏ ਸਨ। ਇਸਤੋਂ ਪਹਿਲੇ ਬਾਬਾ ਦੁਆਰਕਾ ਜੀ ਨੇ, ਗੁਰੂ ਤੇਗ ਬਹਾਦਰ ਜੀ ਪਾਸ ਹੱਥ ਜੋੜ ਕੇ ਬੇਨਤੀ ਕੀਤੀ, “ਤੁਸੀਂ ਗੁਰੂ ਹੋ, ਤਹਾਨੂੰ ਛੂਪ ਕੇ ਨਹੀਂ ਬੈਠਣਾ ਚਾਹੀਦਾ, ਸੰਗਤਾਂ ਦਇਸ਼ਨ ਤੋਂ ਬਗੈਰ ਵਿਆਕੁਲ ਹੋ ਰਹੀਆਂ ਹਨ।,” ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਅੱਗੇ ਵਧਕੇ ਤਿਲਕ ਲਗਾਇਆ ਤੇ ਸਾਰੀ ਸਮੱਗਰੀ ਮਹਾਰਾਜਾਂ ਨੂੰ ਭੇਂਟ ਕੀਤੀ। ਸਭ ਨੇ ਖੁਸ਼ੀ ਦੇ ਜੈਕਾਰੇ ਛੱਡ ਕੇ ਵਧਾਈਆਂ ਦਿੱਤੀਆਂ, ਭੇਟਾ ਚੜ੍ਹਾਈਆਂ। ਦੀਵਾਨ, ਹਰ ਰੋਜ਼ ਸੱਜਣ ਲੱਗੇ। ਧੀਰ ਮੱਲ ਨੇ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਵਿਰੋਧਤਾ ਆਰੰਭ ਕਰ ਦਿੱਤੀ ਅਤੇ ਟੱਕਰ ਲੈਣ ਦੀਆਂ ਤਿਆਰੀਆਂ ਕਰਨ ਲੱਗਾ। ਮਹਾਰਾਜਾਂ ਨੇ ਸੰਗਤਾਂ ਨੂੰ ਸ਼ਾਂਤ ਰਹਿਣ ਲਈ ਹੁਕਮ ਕੀਤਾ। ਕੀਰਤਨ ਉਪਰੰਤ ਆਪ ਕਥਾ ਵੀ ਕਰਨ ਲੱਗੇ।

(ਹੋਰ ਜਾਣਕਾਰੀ ਲਈ, ਪ੍ਰਿੰਸੀਪਲ ਸਤਿਬੀਰ ਸਿੱਖ ਜੀ ਦੀ ਲਿਖੀ ਕਿਤਾਬ “ਇਤੀ ਜਿਨਿ ਕਰੀ” ਜੀਵਨੀ ਗੁਰੂ ਤੇਗ ਬਹਾਦਰ ਜੀ ਪੜ੍ਹੋ-ਨਿਉ ਬੁੱਕ ਕੰਪਨੀ)

ਗੁਰੂ ਲਾਏ ਰੇ: ਭਾਈ ਮੱਖਣ ਸ਼ਾਹ, ਬਾਬਾ ਬਕਾਲਾ ਦ ਅਗਸਤ ੧੯੬੪ ਨੂੰ ਪੁੱਜਾ। ਉਨ੍ਹਾਂ ਨਾਲ, ਉਸਦੇ ਬੇਟੇ ਲਾਲ ਚੰਦ, ਚੰਦੂ ਲਾਲ ਅਤੇ ਧਰਮ ਪਤਨੀ ਸਲਜੋਈ ਸੀ। ਮੱਖਣ ਸ਼ਾਹ, ਵੱਡਾ ਵਾਪਾਰੀ ਸੀ। ਗੁਰੂ ਘਰ ਦਾ ਅੰਨ ਪ੍ਰੇਮੀ, ਸ਼ਰਧਾਲੂ ਸਿਦਕੀ ਸਿੱਖ ਸੀ। ਸੂਰਤ ਦੀ ਬੰਦਰਗਾਹ ਨੇੜੇ, ਸਮਾਨ ਦਾ ਲੱਦਿਆ ਜਹਾਜ਼, ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਭੀ ਟਿਕਾਣੇ ਨਹੀਂ, ਲੱਗ ਰਿਹਾ ਸੀ, ਰੇਤੇ ਵਿੱਚ ਫਸੀ ਜਾ ਰਿਹਾ ਸੀ, ਉਸਨੇ ਇਕਾਗਰ ਚਿੱਤ, ਜਪੁਜੀ ਦਾ ਪਾਠ ਕੀਤਾ ਤੇ ਸਮਾਪਤੀ ਉਪਰੰਤ ਗੁਰੂ ਨਾਨਕ ਗੱਦੀ ਦਾ ਧਿਆਨ ਕਰਕੇ ਅਰਦਾਸ ਕੀਤੀ। ਗੁਰੂ ਮਿਹਰ ਸਦਕਾ, ਬੇੜਾ ਬੰਨੇ ਲੱਗਾ। ਮਾਲ ਵੇਚ ਕੇ, ਬਹੁਤ ਧਨ ਕਮਾਇਆ ਅਤੇ ਦਸੰਵਧ ਦੀ ਰਕਮ ਦਿੱਲੀ ਲੈਕੇ ਪਹਿਲੇ ਗਏ, ਉਥੋਂ ਪਤਾ ਲਗਣ ਤੇ, ਬਾਬਾ ਬਕਾਲੇ ਆਏ। ਇਧਰ ਬਾਬਾ ਬਕਾਲੇ ਆਕੇ ਦੇਖਿਆ, ਕਈ ਧੀਰਮੱਲ ਵਰਗੇ ਅਤੇ ਮੰਸਦ ਵੀ ਬੈਠੇ ਸਨ। ਮੱਖਣ ਸ਼ਾਹ ਨੇ, ਸਭਨਾਂ ਅੱਗੇ, ਦੋ ਦੋ ਮੁਹਰਾਂ ਰੱਖੀਆਂ। ਗੁਰੂ ਤੇਗ ਬਹਾਦਰ ਜੀ ਨੇ ਫੁਰਮਾਨ ਕੀਤਾ “ਸਾਗਰ ਵਿੱਚ ਜਹਾਜ਼ ਅੜਨ ਤੇ, ਫਿਰ ਪਾਰ ਹੋਣ ਵੇਲੇ, ਜੋ ਸੰਕਲਪ ਕੀਤਾ ਸੀ ਅਤੇ ਜੋ ਗੁਰੂ ਘਰ ਦਾ ਦਸਵਾਂ ਹਿੱਸਾ ਹੈ, ਉਹ ਸਾਰੇ ਦਾ ਸਾਰਾ ਦੇਵੇ :

ਅਰੁ ਦਸੌਧ ਗੁਰੂ ਕੋ ਹੈ ਜੇਤਾ

ਅਰਪਨਿ ਦਰਬ ਕਰਹੁ ਅਬਿ ਤੇਤਾ।

ਇਸ ਪਰ, ਮੱਖਣ ਸ਼ਾਹ ਨੇ ਸਾਰੀਆਂ ਸੰਗਤਾਂ ਨੂੰ ‘ਗੁਰੂ ਲਾਏ ਰੇ’ ਰਾਹੀਂ ਅਸਲ ਗੁਰੂ ਬਾਰੇ ਦੱਸਿਆ। ਮੱਖਣ ਸ਼ਾਹ, ਪਾਸ ਪੰਜ ਸੌ ਕਰਮਚਾਰੀ ਅਤੇ ਕੁਝ ਸ਼ਸਤਰ ਧਾਰੀ ਫੌਜ ਵੀ ਸੀ। ਜਦ ਮੱਖਣ ਸ਼ਾਹ ਨੂੰ ਪਤਾ ਲੱਗਾ, ਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀਆਂ ਚਲਾ ਕੇ ਮਾਰਨ ਦਾ ਯਤਨ ਕੀਤਾ ਅਤੇ ਧੀਰ ਮਲ ਸਮਾਨ ਲੁਟ ਕੇ ਲੈ ਗਿਆ ਹੈ। ਮੱਖਣ ਸ਼ਾਹ ਨੇ ਧੀਰ ਮੱਲ ਨੂੰ ਗ੍ਰਿਫਤਾਰ ਕਰਕੇ, ਸਮਾਨ ਵਾਪਿਸ ਲੈ ਆਏ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਮੁਆਫ ਕਰਕੇ, ਸਮਾਨ ਭੀ ਵਾਪਿਸ ਕਰਵਾ ਦਿੱਤਾ।

ਗੁਰੂ ਪਿਆਰਿਉ ! ਕੀ ਤੁਹਾਨੂੰ ਪਤਾ ਹੈ ਕਿ ਗੁਰੂ ਹਰਿ ਗੋਬਿੰਦ ਸਾਹਿਬ ਤੋਂ ਬਾਅਦ ਵੀ?

ਗੁਰੂ ਹਰਿ ਰਾਇ ਸਾਹਿਬ ਜੀ, ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਸ਼ਸਤਰ ਧਾਰੀ ਰਹੇ ਹਨ। ੨੨੦੦ ਘੋੜ ਸਵਾਰਾਂ ਦੀ ਫੌਜ ਦੀ, ਅਗਵਾਈ ਗੁਰੂ ਹਰਿ ਰਾਇ ਸਾਹਿਬ ਨੇ ਕੀਰਤਪੁਰ ਸਾਹਿਬ ਵਿਖੇ ਕੀਤੀ, ਕਿਲਿਆਂ ਦੀ ਸਿਰਜਣਾ ਵੀ ਕੀਤੀ ਸੀ। ਔਰੰਗਜੇਬ ਦੇ ਭੇਜੇ ਗਏ ਹਮਲਾਵਰ, ਗੁਰੂ ਹਰਿ ਰਾਇ ਸਾਹਿਬ ਜੀ ਦੇ ਨੇੜੇ ਢੁਕਣ ਤੋਂ ਪਹਿਲਾਂ ਹੀ ਕੁਦਰਤੀ ਮਾਰ ਦਾ ਸ਼ਿਕਾਰ ਹੋ ਜਾਂਦੇ ਸਨ। ਇਹ ਲਗਾਤਾਰ ਤਿੰਨ ਵਾਰ ਹੋਇਆ, ਉਸਤੋਂ ਬਾਅਦ, ਕੋਈ ਭੀ ਹਮਲਾ ਕਰਨ ਦੀ ਹਿੰਮਤ ਨਹੀਂ ਕਰ ਸਕਿਆ। ਇਸ ਪ੍ਰਤੀ, ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਵਰ ਸੀ। ਗੁਰੂ ਹਰਿ ਰਾਇ ਸਾਹਿਬ ਤੋਂ ਲੈਕੇ, ਲੰਗਰਾਂ ਵਿੱਚ ਨਗਾਰੇ, ਵਜਾਏ ਜਾਂਦੇ ਆ ਰਹੇ ਹਨ। ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਨਾਲ ਵੀ ਨਗਾਰਾ, ਘੋੜ ਸਵਾਰ, ਅੰਬਾਲੇ ਤੱਕ ਗਏ ਸਨ। ਉਸਤੋਂ ਬਾਅਦ ਮਹਾਰਾਜਾ ਨੇ ਆਪ ਹੀ ਸਭਨੂੰ ਵਾਪਿਸ ਜਾਣ ਦਾ ਹੁਕਮ ਦੇ ਦਿੱਤਾ ਸੀ।